

੫੦੧੦੮

ਕਲਾ ਦੇ ਝਰੋਖੇ ਤੋਂ

ਗੁਰਜ਼ਰਨ ਸਿੰਘ

ਕਿਹੋ ਜਿਹਾ ਰੰਗਮੰਚ ਸਿਰਜੀਏ? 31
 ਅਗਸਤ ਪਟਿਆਲਾ ਵਿਖੇ ਪਟਿਆਲਾ ਦੇ ਪੰਜਾਬ
 ਫੌਕ ਥੀਏਟਰ ਇੰਟਰਨੈਸ਼ਨਲ ਅਤੇ ਆਦਿਮੰਚ ਦੀ
 ਪਹਿਲਕਦਮੀ 'ਤੇ ਭਾਸ਼ਾ ਵਿਡਾਗ ਪਟਿਆਲਾ ਦੀ
 ਸਰਪ੍ਰਸਤੀ ਥੱਲੇ ਇਕ ਮਹੱਤਵਪੂਰਨ ਵਿਚਾਰ
 ਚਰਚਾ ਸਮਾਰੋਹ ਕੀਤਾ ਗਿਆ। ਇਸ ਵਿਚਾਰ
 ਚਰਚਾ ਦਾ ਮੁੰਦਾ ਸੀ 'ਕਿਹੋ ਜਿਹਾ ਰੰਗਮੰਚ
 ਸਿਰਜੀਏ?' ਸਮੇਂ ਦੀ ਘਾਟ ਕਰ ਕੇ ਭਾਵੇਂ
 ਵਿਸਥਾਰ ਨਾਲ ਲੋੜੀਂਦੀ ਵਿਚਾਰ ਚਰਚਾ ਨਾ ਹੈ
 ਸਕੀ ਪਰ ਭੁਝ ਨੁਕਤੇ ਜ਼ਰੂਰ ਉਭਰ ਕੇ ਆਏ।

ਉਨ੍ਹਾਂ ਵਿਚੋਂ ਇਕ ਨੁਕਤਾ ਜਿਹੜਾ ਉਥੇ
 ਉਠਿਆ, ਉਹ ਇਹ ਸੀ ਕਿ ਪੰਜਾਬ ਦੇ ਸਾਰੇ ਲੋਕਾਂ
 ਲਈ ਇਕੋ ਜਿਹਾ ਰੰਗਮੰਚ ਨਹੀਂ ਹੋਵੇਗਾ। ਪੰਜਾਬ
 ਦੇ 19 ਵੱਡੇ ਸ਼ਹਿਰ ਹਨ, 76 ਕਸਬਿਆਂ ਵਰਗੇ
 ਸ਼ਹਿਰ ਹਨ, 12500 ਪਿੰਡ ਹਨ ਜਿਨ੍ਹਾਂ ਦੇ ਅੱਗੋਂ
 12500 ਵਿਹੜੇ ਹਨ। ਸ਼ਹਿਰਾਂ ਲਈ ਥੀਏਟਰ
 ਮਹਾਨਗਰੀ ਤੁੱਪ ਰੇਖਾ ਵਾਲਾ ਥੀਏਟਰ ਹੋਵੇਗਾ,
 ਜਿਹੜਾ ਸਾਰੀਆਂ ਆਪਣਿਕ ਤਕਨੀਕਾਂ ਦੀ ਵਰਤੋਂ
 ਕਰੇਗਾ ਮਤਲਬ ਕਿ ਇਹ ਪ੍ਰੈਸ਼ਨਲ ਥੀਏਟਰ ਦੇ
 ਪੱਧਰ ਦਾ ਹੋਵੇਗਾ। ਪੰਜਾਬ ਕੇਲ ਹਰਪਾਲ
 ਟਿਵਾਣਾ, ਨੀਲਮ ਮਾਨ ਸਿੰਘ, ਆਤਮਜੀਤ,
 ਕੇਵਲ ਧਾਲੀਵਾਲ ਵਰਗੇ ਨਿਰਦੇਸ਼ਕ ਹਨ, ਜੋ
 ਇਸ ਕਿਸਮ ਦਾ ਥੀਏਟਰ ਕਰਨ ਦੇ ਯੋਗ ਹਨ।
 ਛੇਂਟੇ ਸ਼ਹਿਰਾਂ ਤੇ ਕਸਬਿਆਂ ਵਿਚ ਸ਼ੈਕੀਆ ਨਾਟਕ
 ਗਰੁੱਪ ਹਨ ਜੋ ਮੁਹੱਈਆ ਸਾਧਨਾਂ ਦੇ ਅਨੁਸਾਰ
 ਕਾਢੀ ਚੰਗਾ ਨਾਟਕ ਕਰ ਸਕਦੇ ਹਨ। ਇਸ
 ਥੀਏਟਰ ਵਿਚ ਦਰਮਿਆਨੀ ਜਮਾਤ ਦੇ ਮਾਨਸਿਕ
 ਅਤੇ ਘਰੇਲੂ ਮਸਲਿਆਂ ਨੂੰ ਸਾਹਿਤਕ ਪੱਧਰ 'ਤੇ
 ਪੇਸ਼ ਕੀਤਾ ਜਾਂਦਾ ਹੈ। ਪੰਜਾਬ ਦੀ ਥੀਏਟਰ
 ਸਰਗਹਮੀ ਇਨ੍ਹਾਂ ਸ਼ੈਕੀਆ ਨਾਟਕ ਗਰੁੱਪਾਂ ਰਹੀਂ
 ਕਾਢੀ ਹੱਦ ਤਕ ਚਲਦੀ ਹੈ। ਪੇਂਡੂ ਥੀਏਟਰ ਦੀ
 ਆਪਣੀ ਸਾਦਗੀ ਅਤੇ ਮੁਹਾਵਰ ਹੋਵੇਗਾ। ਪਲਸ
 ਮੰਚ ਨਾਲ ਸਬੰਧਤ ਬਹੁਤ ਸਾਰੀਆਂ ਟੀਮਾਂ ਇਹ
 ਥੀਏਟਰ ਕਰਦੀਆਂ ਹਨ ਅਤੇ ਨਾਟਕ ਦੇ ਸੁਨੇਹੇ
 ਦੁਰ-ਦੁਰਗੜੇ ਪਿੰਡਾਂ ਤੱਕ ਲੈ ਕੇ ਜਾਂਦੀਆਂ ਹਨ।
 ਇਨ੍ਹਾਂ ਤਿੰਨ ਵੰਨਗੀਆਂ ਦੇ ਥੀਏਟਰ ਤੋਂ ਇਲਾਵਾ
 ਇਕ ਥੀਏਟਰ ਹੋਰ ਵੀ ਹੈ ਜਿਸ ਨੂੰ ਅਸੀਂ
 ਕਮਿਊਨਿਟੀ ਥੀਏਟਰ ਕਹਿੰਦੇ ਹਾਂ। ਇਹ
 ਮਹਾਨਗਰਾਂ ਵਿਚ ਵੀ ਹੁੰਦਾ ਹੈ, ਛੇਂਟੇ ਸ਼ਹਿਰਾਂ ਅਤੇ
 ਕਸਬਿਆਂ ਵਿਚ ਵੀ ਹੁੰਦਾ ਹੈ ਅਤੇ ਪਿੰਡਾਂ ਵਿਚ ਵੀ
 ਹੁੰਦਾ ਹੈ। ਸਟਰੀਟ ਥੀਏਟਰ, ਕਮਿਊਨਿਟੀ
 ਥੀਏਟਰ ਦੀ ਹੀ ਵੰਨਗੀ ਹੈ। ਇਸ ਵਿਚ ਕੋਈ
 ਸਿਆਸੀ ਜਾਂ ਸਮਾਜਕ ਸੁਨੇਹਾ ਸਪਸ਼ਟ ਰੂਪ ਵਿਚ
 ਦਿੱਤਾ ਜਾਂਦਾ ਹੈ। ਸੋ ਰੰਗਮੰਚ ਕਿਹੋ ਜਿਹਾ ਹੋਵੇ,
 ਇਹ ਰੰਗਮੰਚ ਗਰੁੱਪਾਂ ਨੇ ਆਪਣੇ ਉਦੇਸ਼ਾਂ, ਸਾਧਨਾਂ
 ਅਤੇ ਜ਼ਰੂਰਤਾਂ ਮੁਤਾਬਕ ਉਸਾਰਨਾ ਹੈ। ਥੀਏਟਰ
 ਦੇ ਸਮੁੱਚੇ ਵਿਕਾਸ ਲਈ ਪ੍ਰੈਸ਼ਨਲ ਪੱਧਰ ਦੇ
 ਨਾਟਕਾਂ ਦੀ ਵੀ ਲੋੜ ਹੈ। ਸ਼ੈਕੀਆ ਪੱਧਰ ਦੇ
 ਨਾਟਕ ਵੀ ਵਿਕਾਸ ਲਈ ਜ਼ਰੂਰੀ ਹਨ ਤੇ ਜਿਥੇ 82
 ਫੀਸਦੀ ਲੋਕ ਰਹਿੰਦੇ ਹਨ, ਉਥੇ ਵੀ ਨਾਟਕ ਸੁਨੇਹਾ
 ਪੁਜਣਾ ਚਾਹੀਦਾ ਹੈ ਅਤੇ ਸਿਆਸੀ ਅਤੇ ਸਮਾਜਕ
 ਜਾਗਤੀ ਲਈ ਕਮਿਊਨਿਟੀ ਥੀਏਟਰ ਦੀ ਵੀ ਲੋੜ
 ਹੈ। ਬਹੁਤ ਸਾਰਾ ਕੰਮ ਥੀਏਟਰ ਗਰੁੱਪਾਂ ਨੇ ਆਪ
 ਕਰਨਾ ਹੁੰਦਾ ਹੈ। ਪਰ ਸਰਕਾਰੀ ਅਤੇ ਨੀਮ
 ਸਰਕਾਰੀ ਅਦਾਰਿਆਂ ਕੋਲੋਂ ਮਦਦ ਲੈਣੀ ਥੀਏਟਰ
 ਵਰਕਾਂ ਦਾ ਬੁਨਿਆਦੀ ਹੱਕ ਹੈ।

ਸਭਿਆਚਾਰ ਨਾਲ ਜੁੜੀਆਂ ਸਰਕਾਰੀ ਜਾਂ
 ਨੀਮ-ਸਰਕਾਰੀ ਸੰਸਥਾਵਾਂ ਮਿਲ ਕੇ ਸਾਲ ਵਿਚ
 ਇਕ ਵੀ ਪ੍ਰੈਸ਼ਨਲ ਪੱਧਰ ਦੀ ਪ੍ਰੈਕਟਿਸ਼ਨ ਤਿਆਰ
 ਕਰਵਾਉਣ ਵਿਚ ਮਦਦ ਕਰਨ ਤਾਂ ਪੰਜ ਸਾਲਾਂ
 ਵਿਚ ਪੰਜ ਪ੍ਰੈਸ਼ਨਨ ਤਿਆਰ ਹੋ ਜਾਂਦੀਆਂ ਹਨ ਜੋ
 ਪੰਜਾਬ ਅਤੇ ਪੰਜਾਬ ਤੋਂ ਬਾਹਰ ਪੰਜਾਬੀ ਰੰਗਮੰਚ
 ਦਾ ਨਾਲ ਲਿਜਾ ਸਕਦੀਆਂ ਹਨ। ਹਰ ਸਾਲ ਪੰਜ
 ਸ਼ੈਕੀਆ ਗਰੁੱਪਾਂ ਨੂੰ ਮਦਦ ਦਿੱਤੀ ਜਾਏ ਤਾਂ ਇੰਨੀ
 ਕੁ ਨਾਟਕ ਦੇ ਤਿੰਨ ਸਾਲਾਂ ਵਿਚ ਤਿਆਰ ਕੀਤੇ ਜਾ
 ਸਕਦੇ ਹਨ, ਜਿਹੜੇ ਸ਼ਹਿਰਾਂ ਅਤੇ ਛੇਂਟੇ ਕਸਬਿਆਂ
 ਦੀ ਨਾਟਕੀ ਭੁੱਖ ਨੂੰ ਪੁਰਾ ਕਰ ਸਕਦੀਆਂ ਹਨ।
 ਪਿੰਡਾਂ ਵਿਚ ਨਾਟਕ ਪੰਚਾਇਤਾਂ, ਖੇਡ ਕਲੱਬਾਂ, ਪਿੰਡ
 ਸੁਧਾਰ ਸਭਾਵਾਂ, ਆਪਣੇ ਸਾਧਨਾਂ ਰਹੀਆਂ ਕਰਵਾ
 ਸਕਦੀਆਂ ਹਨ ਅਤੇ ਉਹ ਕਰਵਾ ਵੀ ਰਹੀਆਂ
 ਹਨ। ਵਿਸ਼ੇਸ਼ ਵਚਨਬੱਧਤਾ ਵਾਲੇ ਨਾਟਕ ਸਿਆਸੀ
 ਪਾਰਟੀਆਂ ਆਪਣੇ ਸਾਧਨਾਂ ਨਾਲ ਕਰਵਾ
 ਗੀ ਰਹੀਆਂ ਹਨ।

ਪੰਜਾਬੀ ਰੰਗਮੰਚ ਬਾਰੇ ਮਾਝੂਸ ਹੋਣ ਦੀ ਥਾਂ
 ਲੋੜ ਹੈ ਰਲ ਕੇ ਬੱਖਵੀਂ ਕੋਸ਼ਿਸ਼ ਕੀਤੀ ਜਾਏ ਕਿ
 ਸਰਕਾਰੀ, ਨੀਮ-ਸਰਕਾਰੀ ਅਤੇ ਨਿੰਜੀ ਸਾਧਨਾਂ ਨੂੰ
 ਵਰਤ ਕੇ ਕਲਾ ਦੇ ਇਸ ਰੂਪ ਦਾ ਵਿਕਾਸ ਕੀਤਾ
 ਜਾਏ। ਇਹ ਸਮਾਰੋਹ ਇਸ ਦਿਸ਼ਾ ਵਲ ਪਹਿਲਾ
 ਕਦਮ ਹੈ। ਇਸ ਦੇ ਲਈ ਹਰਪਾਲ ਟਿਵਾਣਾ
 ਅਤੇ ਹਰਜੀਤ ਕੈਂਬ ਵਧਾਈ ਦੇ ਪਾਤਰ ਹਨ।
 ਗੱਲ ਅੱਗੇ ਤੁਰੇਗੀ ਤਾਂ ਰੰਗਕਰਮੀਆਂ ਦੀ ਇਕ
 ਐਸੀ ਸੰਸਥਾ ਦੀ ਕਾਈਮੀ ਦੀ ਸੰਭਾਵਨਾ ਹੈ ਜੋ
 ਸਹੀ ਅਰਥਾਂ ਵਿਚ ਥੀਏਟਰ ਦੇ ਵਿਕਾਸ ਲਈ
 ਸਹਾਈ ਹੋਵੇਗੀ।

ਪਾਸ, ਪਾਸ ਹੀ ਸੀ: 'ਹੇਮ ਜਯੇਤੀ' ਜੁਲਾਈ
 74 ਵਿਚ ਪਾਸ ਆਪਣੀ ਕਲਮ ਦੇ ਨਾਲ ਆਪਣੀ
 ਇਕ ਯਾਦ ਨੂੰ ਕਲਮਬੰਦ ਕਰਦਾ ਹੈ ਜਦੋਂ ਉਹ
 ਜੇਲ ਵਿਚ ਥਾਕੀ ਸਿਆਸੀ ਕੋਈਆਂ ਨੂੰ ਆਪਣੀ
 ਕਵਿਤਾ 'ਉਡਾਇਆ ਬਾਜ਼ਾਂ ਮਗਰ' ਬੜੀ
 ਹਿਚਕਚਾਹਟ ਨਾਲ ਸੁਣਾਈ। ਪਾਸ ਲਿਖਦਾ
 ਹੈ... ਜਦ ਕਵਿਤਾ ਏਥੇ ਪੁੱਜੀ...
 ਜਿਨ੍ਹਾਂ ਨੇ ਤੱਕੀਆਂ ਹਨ ਕੋਠਿਆਂ ਤੇ
 ਸੁਕਦੀਆਂ ਸੁਨਹਿੰਦੀ ਢੱਲੀਆਂ
 ਤੇ ਨਹੀਂ ਤੱਕੇ ਮੰਡੀਆਂ 'ਚ ਸੁਕਦੇ ਭਾਖ,
 ਜੱਟਾਂ ਦੀ ਸੁਕਦੀ ਜਾਨ

ਉਹ ਕਦੇ ਨਹੀਂ ਸਮਝ ਸਕਣ ਲੱਗੇ
 ਕਿ ਕਿਵੇਂ ਦੁਸ਼ਮਣੀ ਹੈ ਦਿੱਲੀ ਦੀ ਉਸ
 ਹੁਕਮਗਰਨ ਐਰਤ ਦੀ
 ਉਸ ਪੈਰੋਂ ਨੰਗੀ ਪਿੰਡ ਦੀ ਸੁਹਣੀ ਕੁੜੀ ਦੇ
 ਨਾਲ...।

ਤਾਂ ਹਾਂਝੀਆਂ ਦੀ ਗੜ੍ਹਗੱਜ ਨੇ ਮੈਨੂੰ ਬੈਂਦਲਾ
 ਜਿਹਾ ਦਿੱਤਾ। ਮੈਨੂੰ ਲੱਗਿਆ ਕਿ ਏਨਾ ਮੇਜ਼ਦਾਂ
 ਉਤਸ਼ਾਹ ਤਾਂ ਮੈਨੂੰ ਖੇਤੀਬਾਤੀ ਯੂਨੀਵਰਸਿਟੀ,
 ਫਗਵਾੜਾ ਕਾਲਜ ਜਾਂ ਇੰਜੀਨੀਅਰਿੰਗ ਕਾਲਜ 'ਚ
 ਵੀ ਨਹੀਂ ਮਿਲਿਆ ਹੋਣਾ। ...

ਪਾਸ ਸਾਡੇ ਵਿਚ ਨਹੀਂ ਹਿਂਗ, ਪਰ ਪੰਜਾਬੀ
 ਸਾਹਿਤ ਉਸ ਦੀ ਮਹਾਲ ਦੇਣ ਨੂੰ ਹਮੇਸ਼ਾ ਯਾਦ
 ਰੱਖੇਗਾ। ਹਰ ਸਾਲ ਵਾਂਗ ਅੱਜ ਨੀ 8 ਸਤੰਬਰ
 ਅਸੀਂ ਉਸ ਨੂੰ ਦੇਸ਼ਬਗਤ ਹਾਲ ਜਲੰਧਰ ਵਿਚ
 ਸਵੇਰੇ 10 ਵਜ ਤੋਂ ਦੁਪਹਿਰ 2 ਵਜੇ ਤੱਕ ਯਾਦ
 ਕਰ ਰਹੇ ਹਾਂ। ਪਾਸ ਸਾਡਾ ਅਵਾਮੀ ਕਵੀ ਸੀ,
 ਇਨਕਲਾਬੀ ਕਵੀ ਸੀ।